



ਸਿਟੀ ਆਫ ਬ੍ਰੈਂਪਟਨ ਦਾ ਕਰਮਚਾਰੀ ਵੈਕਸੀਨੇਸ਼ਨ ਡਾਇਰੈਕਟਿਵ 4 ਅਕਤੂਬਰ ਤੋਂ ਲਾਗੂ ਹੋਵੇਗਾ

ਬ੍ਰੈਂਪਟਨ, ਓਨਟਾਰੀਓ (23 ਸਤੰਬਰ, 2021) – ਸਿਟੀ ਆਫ ਬ੍ਰੈਂਪਟਨ, ਸਾਰੇ ਕਰਮਚਾਰੀਆਂ ਅਤੇ ਜਨਤਾ ਵਾਸਤੇ ਸਿਹਤਮੰਦ ਅਤੇ ਸੁਰੱਖਿਅਤ ਕਾਰਜ ਵਾਤਾਵਰਣ ਪ੍ਰਦਾਨ ਕਰਨ ਲਈ ਵਚਨਬੱਧ ਹੈ। ਸਾਰੇ ਕਰਮਚਾਰੀਆਂ ਲਈ ਸੁਰੱਖਿਅਤ ਕਾਰਜ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ, ਰੀਓਪਨਿੰਗ ਐਕਟ (Reopening Act), ਓਕੁਪੇਸ਼ਨਲ ਹੈਲਥ ਐਂਡ ਸੇਫਟੀ ਐਕਟ (ਓ.ਐਚ.ਐਸ.ਏ.) (Occupational Health and Safety Act) (OHSA) ਹੇਠ ਸਿਟੀ ਦੀ ਕਨੂੰਨੀ ਜ਼ਿੰਮੇਵਾਰੀ ਹੈ।

ਲੇਬਰ ਭਾਈਵਾਲਾਂ, ਪਬਲਿਕ ਹੈਲਥ ਦੇ ਨਾਲ ਜਾਰੀ ਕੰਮ ਅਤੇ ਮਸ਼ਵਰੇ ਦੇ ਬਾਅਦ ਅਤੇ ਪ੍ਰੇਵਿੰਸੀਅਲ ਰੈਗੂਲੇਸ਼ਨਸ ਦੇ ਮੁਤਾਬਕ, ਸਿਟੀ ਆਫ ਬ੍ਰੈਂਪਟਨ ਕੋਵਿਡ-19 ਵੈਕਸੀਨੇਸ਼ਨ ਐਡਮਿਨਿਸਟ੍ਰੇਟਿਵ ਡਾਇਰੈਕਟਿਵ (COVID-19 Vaccination Administrative Directive) ਲਾਗੂ ਕਰ ਰਹੀ ਹੈ, ਜੋ ਸੇਮਵਾਰ, 4 ਅਕਤੂਬਰ ਨੂੰ ਲਾਗੂ ਹੋਵੇਗਾ।

ਇਸ ਡਾਇਰੈਕਟਿਵ ਹੇਠ, ਸਿਟੀ ਆਫ ਬ੍ਰੈਂਪਟਨ ਦੇ ਸਾਰੇ ਕਰਮਚਾਰੀਆਂ, ਕੋਨਟਰੈਕਟਰਸ, ਸਲਾਹਕਾਰਾਂ, ਵਿਦਿਆਰਥੀਆਂ ਅਤੇ ਵਾਲੰਟੀਅਰਾਂ ਲਈ, ਸ਼ੁੱਕਰਵਾਰ, 15 ਅਕਤੂਬਰ, 2021 ਤੱਕ ਕੋਵਿਡ-19 ਵੈਕਸੀਨੇਸ਼ਨ ਸਥਿਤੀ ਦਾ ਸਬੂਤ ਸਾਂਝਾ ਕਰਨਾ ਜ਼ਰੂਰੀ ਹੋਵੇਗਾ। ਛੋਟਾਂ ਵਾਲੇ ਵਿਅਕਤੀਆਂ ਨੂੰ ਓਨਟਾਰੀਓ ਹਿਊਮੈਨ ਰਾਈਟਸ ਕੋਡ (Ontario Human Rights Code) ਹੇਠ ਰੱਖਿਆ ਜਾਵੇਗਾ।

ਬਿਨਾਂ ਵੈਕਸੀਨ ਲਗਵਾਏ ਜੇ ਕਰਮਚਾਰੀ ਡਾਇਰੈਕਟਿਵ ਦੇ ਲਾਗੂ ਹੋਣ ਦੇ ਬਾਅਦ ਵੈਕਸੀਨ ਲਗਵਾਉਣ ਦਾ ਫੈਸਲਾ ਕਰਦੇ ਹਨ, ਉਹਨਾਂ ਲਈ ਐਤਵਾਰ, 14 ਨਵੰਬਰ, 2021 ਤੱਕ ਆਪਣੀ ਵੈਕਸੀਨੇਸ਼ਨ ਸਥਿਤੀ ਦੱਸਣੀ ਜ਼ਰੂਰੀ ਹੋਵੇਗੀ।

ਸੇਮਵਾਰ, 15 ਨਵੰਬਰ, 2021 ਤੋਂ, ਜੇ ਕਰਮਚਾਰੀ ਵੈਕਸੀਨੇਸ਼ਨ ਦਾ ਸਬੂਤ ਪ੍ਰਦਾਨ ਨਹੀਂ ਕਰਦੇ ਅਤੇ ਜਿਹਨਾਂ ਨੂੰ ਕਿਸੇ ਕਾਰਨ ਕੋਵਿਡ-19 ਵੈਕਸੀਨੇਸ਼ਨ ਤੋਂ ਛੋਟ ਦੀ ਪ੍ਰਵਾਨਗੀ ਨਹੀਂ ਮਿਲੀ ਹੈ, ਉਹਨਾਂ ਲਈ ਕੋਵਿਡ-19 ਵੈਕਸੀਨੇਸ਼ਨ ਬਾਰੇ ਲਾਜ਼ਮੀ ਜਾਣਕਾਰੀ ਪੂਰੀ ਕਰਨੀ ਜ਼ਰੂਰੀ ਹੋਵੇਗੀ। ਇਸਤੋਂ ਇਲਾਵਾ, ਉਹ ਸਾਰੇ ਕਰਮਚਾਰੀ, ਜੋ ਵੈਕਸੀਨੇਸ਼ਨ ਦਾ ਸਬੂਤ ਪ੍ਰਦਾਨ ਨਹੀਂ ਕਰਦੇ, ਉਹਨਾਂ ਲਈ ਨਿਯਮਿਤ ਕੋਵਿਡ-19 ਟੈਸਟਿੰਗ ਕਰਵਾਉਣੀ ਜ਼ਰੂਰੀ ਹੋਵੇਗੀ। ਕਰਮਚਾਰੀਆਂ ਲਈ, ਕਾਰਜਸਥਾਨ ਵਿਖੇ ਜਾਣ ਵਾਸਤੇ ਨੈਗੇਟਿਵ ਕੋਵਿਡ-19 ਨਤੀਜਾ ਦਿਖਾਉਣਾ ਲਾਜ਼ਮੀ ਹੋਵੇਗਾ।

ਪੀਲ ਰੀਜਨ (Peel Region) ਵਿੱਚ ਸਭ ਤੋਂ ਵੱਡੇ ਇੰਪਲਾਇਰਸ ਵਿੱਚੋਂ ਇੱਕ ਵਜੋਂ, ਸਿਟੀ ਆਫ ਬ੍ਰੈਂਪਟਨ ਵਿੱਚ 6,000 ਕਰਮਚਾਰੀ ਨਿਯੁਕਤ ਹਨ। ਇਹ ਅਜਿਹੇ ਸਿਹਤਮੰਦ ਅਤੇ ਸੁਰੱਖਿਅਤ ਕਾਰਜਸਥਾਨ ਲਈ ਵਚਨਬੱਧ ਹੈ, ਜੋ ਸਟਾਫ ਅਤੇ ਉਸ ਕਮਿਊਨਿਟੀ ਦੀ ਸਿਹਤ ਨੂੰ ਤਰਜੀਹ ਦਿੰਦਾ ਹੋਵੇ, ਜਿਸਨੂੰ ਇਹ ਸੇਵਾ ਪ੍ਰਦਾਨ ਕਰਦੀ ਹੈ। ਕੋਵਿਡ-19 ਤੋਂ ਹੋਰ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਦਦ ਲਈ, ਐਕਟਿਵ ਸਕ੍ਰੀਨਿੰਗ, ਸਰੀਰਕ ਦੂਰੀ ਅਤੇ ਨਿੱਜੀ ਸੁਰੱਖਿਆਤਮਕ ਉਪਕਰਨ ਸਮੇਤ, ਸਿਹਤ ਸਬੰਧੀ ਵਧੇ ਹੋਏ ਉਪਾਅ ਲਾਗੂ ਰਹਿਣਗੇ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਨਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ



Service and Information Update

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca